

Startup India International Summit

January 14, 2021

ਸਟਾਰਟਅਪ ਇੰਡੀਆ ਕੌਮਾਂਤਰੀ ਸਿਖਰ ਸਮੇਲਨ

14 ਜਨਵਰੀ, 2021

1. 'ਪ੍ਰਾਰੰਭ' ਨਾਮ ਦਾ ਸਟਾਰਟਅਪ ਇੰਡੀਆ ਕੌਮਾਂਤਰੀ ਸਿਖਰ ਸਮੇਲਨ ਉਦਯੋਗਿਕ ਵਪਾਰ ਅਤੇ ਪ੍ਰਸਾਰ ਵਿਭਾਗ (DPIIT) 15-16 ਜਨਵਰੀ, 2021 ਨੂੰ ਵਰਚੁਅਲ ਮੋਡ ਵਿੱਚ ਕਰਾ ਰਿਹਾ ਹੈ। ਇਹ ਸਮੇਲਨ ਸਟਾਰਟਅਪ ਇੰਡੀਆ ਨਾਮ ਦੀ ਪਹਿਲ ਦੀ ਸ਼ੁਰੂਆਤ ਦੇ 5 ਸਾਲਾਂ ਦਾ ਜਸ਼ਨ ਹੈ, ਜਿਸਨੇ ਦੇਸ਼ ਦੇ ਹਰ ਕੋਨੇ ਵਿੱਚ ਉੱਦਮੀ ਭਾਵਨਾ ਨੂੰ ਉਤਸ਼ਾਹਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਮਾਨਯੋਗ ਵਣਜ ਅਤੇ ਉਦਯੋਗ ਮੰਤਰੀ 15 ਜਨਵਰੀ ਨੂੰ ਇਸ ਸਿਖਰ ਸਮੇਲਨ ਦਾ ਉਦਘਾਟਨ ਕਰਨਗੇ ਅਤੇ ਮਾਨਯੋਗ ਪ੍ਰਧਾਨ ਮੰਤਰੀ 16 ਜਨਵਰੀ ਨੂੰ ਇਸ ਸਮੇਲਨ ਦੇ ਮਹਾ ਸਮਾਰੋਹ (ਸਮਾਪਤੀ ਸਤਰ) ਵੇਲੇ ਹਾਜ਼ਰੀ ਲਾਉਣਗੇ।

2. ਆਸ ਹੈ ਕਿ 'ਪ੍ਰਾਰੰਭ' ਵਿੱਚ ਨੀਤੀ ਨਿਰਮਾਣ, ਉਦਯੋਗ, ਸਿੱਖਿਆ ਨਾਲ ਜੁੜੇ ਚੋਟੀ ਦੇ ਪਤਵੰਤੇ, ਨਿਵੇਸ਼ਕ, ਸਟਾਰਟਅਪ ਅਤੇ ਸਾਰੇ ਹਿਤਧਾਰੀ ਇਕੱਠੇ ਹੋਣਗੇ। ਦੁਨੀਆਂ ਭਰ ਦੇ ਸਰਬੋਤਮ ਈਕੋ ਸਿਸਟਮ ਦੀਆਂ ਉੱਤਮ ਪ੍ਰਥਾਵਾਂ ਬਾਰੇ ਵਿਚਾਰ ਕਰਨ ਤੋਂ ਇਲਾਵਾ ਸਿਖਰ ਸਮੇਲਨ ਦੇ ਸਤਰਾਂ ਵਿੱਚ ਭਾਰਤ ਅੰਦਰ ਨਵੀਨਤਾ ਦੇ ਅਧਾਰ ਤੇ ਉੱਦਮ ਦੀ ਗਹਿਰਾਈ ਦੇ ਦਾਇਰੇ ਅਤੇ ਡੂੰਘਾਈ ਨੂੰ ਦਰਸਾਉਣ ਦਾ ਕੰਮ ਕੀਤਾ ਜਾਵੇਗਾ। ਇਸਦਾ ਉਦੇਸ਼ ਭਾਰਤ ਅੰਦਰ ਸਟਾਰਟਅਪ ਲਈ ਆਲਮੀ ਪੂੰਜੀ ਨੂੰ ਖਿੱਚਣਾ, ਘਰੇਲੂ ਪੂੰਜੀ ਨੂੰ ਲਾਮਬੰਦ ਕਰਨਾ, ਸਾਡੇ ਸਟਾਰਟਅਪ ਦੀ ਆਲਮੀ ਬਾਜ਼ਾਰਾਂ ਤੱਕ ਪਹੁੰਚ ਲਈ ਮੌਕੇ ਮੁਹੱਈਆ ਕਰਾਉਣਾ ਅਤੇ ਨੀਤੀਗਤ ਪ੍ਰਾਵਧਾਨਾਂ ਨੂੰ ਸਮਰੱਥ ਬਣਾਉਣ ਬਾਰੇ ਗੱਲਬਾਤ ਕਰਨਾ ਹੈ।

3. ਸਿਖਰ ਸਮੇਲਨ ਦੇ ਪਹਿਲੇ ਦਿਨ ਮੇਜ਼ਬਾਨ BIMSTEC ਸਟਾਰਟਅਪ ਕਨਕਲੇਵ ਲਈ ਸਮਰਪਿਤ ਹੋਵੇਗਾ। ਇਹ ਇਸ ਖੇਤਰ ਦੇ ਉੱਦਮੀਆਂ ਦਰਮਿਆਨ ਸੰਪਰਕ ਵਧਾਉਣ ਦੇ ਉਦੇਸ਼ ਨਾਲ ਅਗਸਤ 2018 ਵਿੱਚ ਕਾਠਮੰਡੂ ਵਿੱਚ ਹੋਏ ਚੌਥੇ BIMSTEC ਸਿਖਰ ਸਮੇਲਨ ਵਿੱਚ ਮਾਨਯੋਗ ਪ੍ਰਧਾਨ ਮੰਤਰੀ ਦੁਆਰਾ ਕੀਤੇ ਗਏ ਐਲਾਨਾਂ ਵਿੱਚੋਂ ਇੱਕ ਸੀ। ਬੰਗਲਾਦੇਸ਼, ਭੂਟਾਨ, ਮਿਆਂਮਾਰ, ਨੇਪਾਲ ਅਤੇ ਸ੍ਰੀ ਲੰਕਾ ਨਾਲ ਸਬੰਧਤ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਅਤੇ ਥਾਈਲੈਂਡ ਦੀ ਨੈਸ਼ਨਲ ਇਨੋਵੇਸ਼ਨ ਏਜੰਸੀ ਦੇ ਕਾਰਜਕਾਰੀ ਡਾਇਰੈਕਟਰ ਅਤੇ BIMSTEC ਦੇ ਸੱਕਤਰ ਜਨਰਲ ਨੇ ਸਿਖਰ ਸਮੇਲਨ ਵਿੱਚ ਆਪਣੀ ਸ਼ਮੂਲੀਅਤ ਦੀ ਤਸਦੀਕ ਕੀਤੀ ਹੈ।

ਦੋ ਦਿਨਾਂ ਦੇ ਸਿਖਰ ਸਮੇਲਨ ਦੌਰਾਨ ਵੱਖ ਵੱਖ ਵਿਸ਼ਿਆਂ 'ਤੇ ਸਟਾਰਟਅਪ ਅਤੇ ਹੋਰ ਹਿਤਧਾਰਕ ਪੈਨਲ ਵਿਚਾਰ ਵਟਾਂਦਰੇ ਵਿੱਚ ਭਾਗ ਲੈਣਗੇ। BIMSTEC ਸਟਾਰਟਅਪ ਕਨਕਲੇਵ ਵਿੱਚ ਸਰਬੋਤਮ ਅਭਿਆਸਾਂ ਨੂੰ ਸਾਂਝਾ ਕਰਨ, ਗਿਆਨ ਵਟਾਂਦਰਾ ਕਾਰਜਸ਼ਾਲਾ, ਬਹੁਪੱਖੀ ਇਨਕੁਬੇਟਰ ਪ੍ਰੋਗਰਾਮਾਂ ਅਤੇ ਸਮਾਜਿਕ ਨਵੀਨਤਾ ਨੂੰ ਉਤਸ਼ਾਹਤ ਕਰਨ ਦੇ ਵਿਸ਼ਿਆਂ 'ਤੇ ਸੱਤ ਪੈਨਲ ਵਿਚਾਰ-ਵਟਾਂਦਰੇ ਹੋਣਗੇ। ਵਰਚੁਅਲ ਸਟਾਰਟਅਪ ਸ਼ੋਅਕੇਸ ਵਿੱਚ BIMSTEC ਦੇਸ਼ਾਂ ਦੇ 100 ਤੋਂ ਵੱਧ ਸਟਾਰਟਅਪ ਹਿੱਸਾ ਲੈਣਗੇ। BIMSTEC ਦੇਸ਼ਾਂ ਸਮੇਤ ਚੋਣਵੇਂ ਸਟਾਰਟਅਪ ਮਹਾ ਸਤਰ ਵਿੱਚ ਮਾਨਯੋਗ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਦਾ ਮੌਕਾ ਮਿਲੇਗਾ।

5. ਇਸ ਵਰਚੁਅਲ ਸਿਖਰ ਸੰਮੇਲਨ ਰਾਹੀਂ ਦੁਨੀਆਂ ਅਤੇ ਭਾਰਤ ਦੇ 200 ਤੋਂ ਵੱਧ ਮਨੋ ਪ੍ਰਮਾਣਿ ਬੁਲਾਰੇ ਇਕੱਠੇ ਹੋਕੇ ਤਕਨਾਲੋਜੀ, ਨਵੀਨਤਾ, ਮਜ਼ਬੂਤ ਨੀਤੀਆਂ ਅਤੇ ਪਹਿਲਕਦਮੀਆਂ ਤੇ ਵਿਚਾਰ ਵਟਾਂਦਰੇ ਸੁਖਾਲੇ ਕਰਨਗੇ, ਸਰਕਾਰੀ ਅਤੇ ਆਲਮੀ ਸੰਗਠਨਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਅਤੇ ਨੌਜਵਾਨ ਭਾਰਤੀ ਉੱਦਮੀਆਂ ਦੀ ਕਲਪਨਾਵਾਂ ਨੂੰ ਪੰਖ ਲਾਉਣਗੇ, ਤਾਂ ਜੋ ਉਹ ਨਾ ਸਿਰਫ ਭਾਰਤ, ਸਗੋਂ ਸਾਰੀ ਦੁਨੀਆਂ ਨੂੰ ਪੇਸ਼ ਮਸਲਿਆਂ ਅਤੇ ਚੁਣੌਤੀਆਂ ਦੇ ਵੀ ਹੱਲ ਕੱਢ ਸਕਣ।

ਨਵੀਂ ਦਿਲੀ

14 ਜਨਵਰੀ, 2021

DISCLAIMER: This is an approximate translation. The original is available in English on MEA's website and may be referred to as the official press release.